

ਤੁਰੰਤ ਰਿਲੀਜ਼ ਲਈ

## ਬ੍ਰੈਂਪਟਨ ਜਰਮਨੀ ਵਿੱਚ ਫੋਰਨ ਡਾਇਰੈਕਟ ਇਨਵੈਸਟਮੈਂਟ ਮਿਸ਼ਨਾਂ ਨੂੰ ਜਾਰੀ ਰੱਖੇਗਾ

ਬ੍ਰੈਂਪਟਨ, ਓਨਟਾਰੀਓ (4 ਅਕਤੂਬਰ, 2019) – ਅਗਲੇ ਹਫ਼ਤੇ, ਮੇਅਰ ਪੈਟਰਿਕ ਬ੍ਰਾਉਨ ਅਤੇ ਚੀਜ਼ਨਲ ਕਾਉਂਸਲਰ ਪੈਟ ਫੋਰਟਿਨੀ (Pat Fortini), ਕੋਲੋਨ, ਜਰਮਨੀ (Cologne, Germany) ਵਿੱਚ [ਅਨੁਗਾ ਫੂਡ ਫੇਅਰ \(Anuga Food Fair\)](#) ਵਿੱਚ ਸ਼ਾਮਲ ਹੋਣ ਲਈ, ਬ੍ਰੈਂਪਟਨ ਦੇ ਫੋਰਨ ਡਾਇਰੈਕਟ ਇਨਵੈਸਟਮੈਂਟ (ਐਫ.ਡੀ.ਆਈ.) (Foreign Direct Investment) (FDI) ਦੇ ਸਫ਼ਰ ਨੂੰ ਵਿਦੇਸ਼ ਲੈ ਕੇ ਜਾਣਗੇ।

7,500 ਤੋਂ ਵੱਧ ਪ੍ਰਦਰਸ਼ਨੀ ਲਗਾਉਣ ਵਾਲਿਆਂ ਅਤੇ 165,000 ਗਲੋਬਲ ਵਿਜ਼ੀਟਰਾਂ ਦੇ ਨਾਲ, ਅਨੁਗਾ, ਭੋਜਨ ਅਤੇ ਪੀਣ ਵਾਲੇ ਪਦਾਰਥਾਂ ਸਬੰਧੀ ਦੁਨੀਆ ਦਾ ਸਭ ਤੋਂ ਵੱਡਾ ਗਲੋਬਲ ਵਪਾਰਕ ਸ਼ੋ ਹੈ। ਬ੍ਰੈਂਪਟਨ ਦਾ ਇੱਕ ਵਿਸ਼ਾਲ, ਵੰਨ-ਸੁਵੰਨਾ ਉਦਯੋਗਿਕ ਆਧਾਰ ਹੈ ਅਤੇ ਅਨੁਗਾ, ਸਿਟੀ ਦੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੇ ਸੈਕਟਰ ਵਿੱਚ ਵੱਧ ਨਿਵੇਸ਼ ਸ਼ੁਰੂ ਕਰਨ ਲਈ ਬ੍ਰੈਂਪਟਨ ਵਾਸਤੇ ਇੱਕ ਸ਼ਾਨਦਾਰ ਮੌਕਾ ਹੈ। ਇਸ ਸੈਕਟਰ ਵਿੱਚ ਪਹਿਲਾਂ ਹੀ ਲਗਭਗ 300 ਕੰਪਨੀਆਂ ਵਿੱਚ 8,500 ਤੋਂ ਵੱਧ ਲੋਕ ਨਿਯੁਕਤ ਹਨ। ਬ੍ਰੈਂਪਟਨ ਵਿੱਚ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੇ ਸੈਕਟਰ ਵਿੱਚ ਸਭ ਤੋਂ ਵੱਡੇ ਇੰਪਲਾਇਰਾਂ ਵਿੱਚ ਸ਼ਾਮਲ ਹਨ, ਲੋਬਲੋ (Loblaws), ਮੈਪਲ ਲੋਜ ਫਾਰਮਸ (Maple Lodge Farms) ਅਤੇ ਇਟਾਲਪਾਸਤਾ (Italpasta) ਦੇ ਹੈੱਡਕੁਆਰਟਰ। ਇਸਤੋਂ ਇਲਾਵਾ, ਕੋਕਾ-ਕੋਲਾ ਬੋਟਲਿੰਗ (Coca-Cola Bottling) ਜਿਹੇ ਮੁੱਖ ਇੰਪਲਾਇਰਾਂ ਦੀਆਂ ਵੀ ਬ੍ਰੈਂਪਟਨ ਵਿੱਚ ਫੈਸਿਲਿਟੀਜ਼ ਹਨ। ਇਹਨਾਂ ਸਾਰੀਆਂ ਕੰਪਨੀਆਂ ਨੇ ਕੂਟਨੀਤਿਕ ਤਰੀਕੇ ਨਾਲ, ਸ਼ਹਿਰ ਦੀ ਪ੍ਰਤਿਭਾ, ਇੰਫਰਾਸਟ੍ਰਕਚਰ ਅਤੇ ਮਾਰਕੀਟ ਪਹੁੰਚ ਦਾ ਫਾਇਦਾ ਲੈਣ ਲਈ ਬ੍ਰੈਂਪਟਨ ਦੇ ਅੰਦਰ ਖੁਦ ਦੀ ਚੰਗੀ ਪੇਜੀਸ਼ਨ ਬਣਾਈ ਹੈ।

ਪਿਛਲੇ ਮਹੀਨੇ, [ਸਿਟੀ ਆਫ ਬ੍ਰੈਂਪਟਨ ਨੇ ਬੋਸਟਨ ਵਿੱਚ ਮੈਡਟੈਕ ਕਾਨਫਰੰਸ ਵਿੱਚ ਆਪਣੇ ਐਫ.ਡੀ.ਆਈ. ਕਾਰਜਨੀਤੀ ਨਿਵੇਸ਼ ਮਿਸ਼ਨਾਂ ਦੀ ਸ਼ੁਰੂਆਤ ਕੀਤੀ \(City of Brampton launched its FDI strategy Investment Missions at the MedTech Conference in Boston\)](#)। ਸਿਟੀ ਦੇ ਪ੍ਰਤੀਨਿਧੀ ਕਾਨਫਰੰਸ ਵਿਖੇ ਦਰਜਨਾਂ ਗਲੋਬਲ ਬਿਜਨੇਸ ਲੀਡਰਾਂ ਨੂੰ ਮਿਲੇ ਅਤੇ ਕੈਨੇਡਾ ਵਿੱਚ ਵਿਸਤਾਰ ਕਰਨ ਦੇ ਇੱਛੁਕ ਕਾਰੋਬਾਰੀਆਂ ਦੇ ਨਾਲ ਕਾਰਪੋਰੇਟ ਸੱਦਾ ਪ੍ਰੋਗਰਾਮ ਕੀਤਾ।

ਐਫ.ਡੀ.ਆਈ. ਕਾਰਜਨੀਤੀ [ਸਿਟੀ ਦੇ ਇਕੋਨੋਮਿਕ ਡੈਵਲੋਪਮੈਂਟ ਮਾਸਟਰ ਪਲਾਨ \(ਈ.ਡੀ.ਐਮ.ਪੀ.\) City's Economic Development Master Plan \(EDMP\)](#) ਅਤੇ [2040 ਵਿਜ਼ਨ \(2040 Vision\)](#) ਦੇ ਟੀਚੇ ਪ੍ਰਦਾਨ ਕਰਨ ਲਈ ਮਹੱਤਵਪੂਰਨ ਹੈ। ਐਫ.ਡੀ.ਆਈ. ਖਾਸ ਤੌਰ ਤੇ, ਸਪਲਾਈ ਚੇਨ ਵਿੱਚ ਅੰਤਰਾਲਾਂ ਨੂੰ ਦੂਰ ਕਰੇਗੀ, ਟੈਕਸ ਆਧਾਰ ਨੂੰ ਵੰਨ-ਸੁਵੰਨਾ ਕਰੇਗੀ, ਆਰਥਿਕ ਵਾਧੇ ਦਾ ਪ੍ਰਸਾਰ ਕਰੇਗੀ ਅਤੇ ਗਲੋਬਲ ਰੂਪ ਨਾਲ ਅਜਿਹੀ ਮੁਕਾਬਲੇਦਾਰ ਥਾਂ ਦੇ ਤੌਰ ਤੇ ਬ੍ਰੈਂਪਟਨ ਦੀ ਪ੍ਰੋਫਾਈਲ ਵਿੱਚ ਵਾਧਾ ਵੀ ਕਰੇਗੀ, ਜਿਸ ਵਿੱਚ ਕਾਰੋਬਾਰ ਕੀਤਾ ਜਾ ਸਕੇ। ਫੋਰਨ ਡਾਇਰੈਕਟ ਇਨਵੈਸਟਮੈਂਟ, ਬ੍ਰੈਂਪਟਨ ਦੇ ਸਾਰੇ ਨਿਵਾਸੀਆਂ ਨੂੰ ਫਾਇਦਾ ਪਹੁੰਚਾਉਂਦੇ ਹੋਏ, ਸ਼ਹਿਰ ਵਿੱਚ ਨਵੇਂ ਨਿਵੇਸ਼ ਅਤੇ ਨੌਕਰੀਆਂ ਨੂੰ ਵੀ ਆਕਰਸ਼ਿਤ ਕਰੇਗਾ।

### ਹਵਾਲੇ

“ਮੈਨੂੰ ਕੋਈ ਸ਼ੱਕ ਨਹੀਂ ਕਿ ਅਸੀਂ ਬੋਸਟਨ ਵਿੱਚ ਜੋ ਆਮੁਣੇ-ਸਾਮੁਣੇ ਦੀਆਂ ਮੀਟਿੰਗਾਂ ਅਤੇ ਵਿਚਾਰ-ਵਟਾਂਦਰੇ ਕੀਤੇ ਹਨ, ਅਤੇ ਜੋ ਸੰਪਰਕ ਬਣਾਏ ਹਨ, ਉਹ ਸਾਨੂੰ ਫਾਇਦਾ ਦੇਣਗੇ, ਕਿਉਂਕਿ ਅਸੀਂ ਬ੍ਰੈਂਪਟਨ ਵਿੱਚ ਨਵਾਂ ਫੋਰਨ ਡਾਇਰੈਕਟ ਨਿਵੇਸ਼ ਲਿਆ ਰਹੇ ਹਾਂ। ਅਸੀਂ ਜੋ ਸੰਪਰਕ ਬਣਾਏ ਹਨ, ਉਹਨਾਂ ਵਿੱਚੋਂ ਹਰੇਕ ਨੂੰ

ਰਿਸ਼ਤਿਆਂ ਦਾ ਨਿਰਮਾਣ ਕਰਨ ਅਤੇ ਸਾਡੇ ਸ਼ਾਨਦਾਰ ਸ਼ਹਿਰ ਵਿੱਚ ਰੋਮਾਂਚਕ ਨਿਵੇਸ਼ ਮੌਕਿਆਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਸੰਪਰਕ ਕਰਾਂਗੇ। ਅਸੀਂ ਦੁਨੀਆ ਨੂੰ ਸਪਸ਼ਟ ਕਰ ਰਹੇ ਹਾਂ ਕਿ ਬ੍ਰੈਮਪਟਨ ਦਾ ਮਤਲਬ ਹੈ ਕਿ ਹੁਣ ਕਾਰੋਬਾਰ ਕਰੋ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

“ਅਸੀਂ ਕਈ ਕਾਰਨਾਂ ਕਰਕੇ ਜਰਮਨੀ ਵਿੱਚ ਸੰਭਾਵੀ ਨਿਵੇਸ਼ਕਾਂ ਦੇ ਨਾਲ ਗੱਲ ਕਰਨ ਦੇ ਇਸ ਮੌਕੇ ਦਾ ਫਾਇਦਾ ਲੈਣ ਲਈ ਉਤਸ਼ਾਹਿਤ ਹਾਂ ਕਿ ਉਹ ਵਿਚਾਰ ਕਰਨ ਕਿ ਬ੍ਰੈਮਪਟਨ ਉਹਨਾਂ ਲਈ ਸ਼ਾਨਦਾਰ ਸਥਾਨ ਹੈ। ਅਸੀਂ ਉਹਨਾਂ ਨਾਲ ਸਾਡੇ ਨੌਜਵਾਨ, ਪ੍ਰਤਿਭਾਵਾਨ ਅਤੇ ਵੰਨ-ਸੁਵੰਨੇ ਕਾਰਜਬਲ ਅਤੇ ਸਾਡੇ ਮੁੱਖ ਸਥਾਨ ਬਾਰੇ ਗੱਲ ਕਰਾਂਗੇ। ਅਸੀਂ ਕੈਨੇਡਾ ਦੇ ਸਭ ਤੋਂ ਵੱਡੇ ਏਅਰਪੋਰਟ ਦੇ ਕਾਫੀ ਨਜ਼ਦੀਕ ਹਾਂ, ਸਾਡੀ ਹਾਈਵੇ ਤੱਕ ਵਧੀਆ ਪਹੁੰਚ ਹੈ ਅਤੇ ਬ੍ਰੈਮਪਟਨ ਦਾ ਇੰਟਰਮੋਡਲ ਰੇਲ ਟਰਮੀਨਲ ਕੈਨੇਡਾ ਵਿੱਚ ਸਭ ਤੋਂ ਵੱਡਾ ਹੈ। ਸਾਡੇ ਕੋਲ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੇ ਨਿਰਮਾਣ ਸੈਕਟਰ ਵਿੱਚ ਵਿਦੇਸ਼ੀ ਨਿਵੇਸ਼ਕਾਂ ਨੂੰ ਪੇਸ਼ ਕਰਨ ਲਈ ਬਹੁਤ ਕੁਝ ਹੈ। ਅਸੀਂ ਉਹਨਾਂ ਨੂੰ ਸਾਡੇ ਸ਼ਾਨਦਾਰ ਸ਼ਹਿਰ ਬਾਰੇ ਸਭ ਕੁਝ ਦੱਸਣ ਲਈ ਉਤਸ਼ਾਹਿਤ ਹਾਂ।”

- ਰੀਜਨਲ ਕਾਉਂਸਲਰ ਗੁਰਪ੍ਰੀਤ ਐਸ. ਢਿੱਲੋਂ (Gurpreet S. Dhillon), ਚੇਅਰ, ਇਕੋਨੋਮਿਕ ਡੈਵਲੋਪਮੈਂਟ ਕਮੇਟੀ

“ਐਫ.ਡੀ.ਆਈ. ਦੇ ਹਰੇਕ ਮਿਸ਼ਨ ਦੇ ਨਾਲ, ਅਸੀਂ ਪੂਰੀ ਦੁਨੀਆਂ ਵਿੱਚੋਂ ਬ੍ਰੈਮਪਟਨ ਦੇ ਮੁੱਖ ਸੈਕਟਰਾਂ ਵਿਚਲੇ ਬਿਜਨੇਸ ਲੀਡਰਾਂ ਦੇ ਨਾਲ ਨਵੇਂ ਸੰਪਰਕ ਅਤੇ ਰਿਸ਼ਤਿਆਂ ਦਾ ਨਿਰਮਾਣ ਕਰ ਰਹੇ ਹਾਂ। ਸਾਡਾ ਸਟਾਫ਼ ਇਹਨਾਂ ਰਿਸ਼ਤਿਆਂ ਨਾਲ ਤੀਬਰ ਰੂਪ ਨਾਲ ਸੰਪਰਕ ਵਿੱਚ ਰਹੇਗਾ, ਜੋ ਸਮਾਂ ਪੈਣ ਤੇ ਸਾਡੇ ਸ਼ਹਿਰ ਵਿੱਚ ਫੌਰਨ ਡਾਇਰੈਕਟ ਇਨਵੈਸਟਮੈਂਟ ਦਾ ਕਾਰਨ ਬਣੇਗਾ।”

- ਕਲੇਅਰ ਬਰਨੇਟ (Clare Barnett), ਡਾਇਰੈਕਟਰ, ਇਕੋਨੋਮਿਕ ਡੈਵਲੋਪਮੈਂਟ ਐਂਡ ਕਲਚਰ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਮਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਮਪਟਨ

905-874-3426 | [Monika.Duggal@brampton.ca](mailto:Monika.Duggal@brampton.ca)

